

 Print Page

Sri Guru Granth Sahib

Displaying 420 of

ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥

Hukamee Paidhhaa Jaae Dharageh Bhaaneeai ||

If it pleases the Commander, one goes to His Court, robed in honor.

ਆਸਾ (ਮਃ ੧) ਅਸਟ (੧੬) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧

Raag Asa Guru Nanak Dev

ਹੁਕਮੇ ਹੀ ਸਿਰਿ ਮਾਰ ਬੰਦਿ ਰਬਾਣੀਐ ॥੫॥

Hukamae Hee Sir Maar Bandh Rabaaneeai ||5||

By His Command, God's slaves are hit over the head. ||5||

ਆਸਾ (ਮਃ ੧) ਅਸਟ (੧੬) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧

Raag Asa Guru Nanak Dev

ਲਾਹਾ ਸਚੁ ਨਿਆਉ ਮਨਿ ਵਸਾਈਐ ॥

Laahaa Sach Niaao Man Vasaaeeai ||

The profit is earned by enshrining Truth and justice in the mind.

ਆਸਾ (ਮਃ ੧) ਅਸਟ (੧੬) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧

Raag Asa Guru Nanak Dev

ਲਿਖਿਆ ਪਲੈ ਪਾਇ ਗਰਬੁ ਵਵਾਈਐ ॥੬॥

Likhiaa Palai Paae Garab Vanjaaeeai ||6||

They obtain what is written in their destiny, and overcome pride. ||6||

ਆਸਾ (ਮਃ ੧) ਅਸਟ (੧੬) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੨

Raag Asa Guru Nanak Dev

ਮਨਮੁਖੀਆ ਸਿਰਿ ਮਾਰ ਵਾਦਿ ਖਪਾਈਐ ॥

Manamukheaaa Sir Maar Vaadh Khapaaeeai ||

The self-willed manmukhs are hit over the head, and consumed by conflict.

ਆਸਾ (ਮਃ ੧) ਅਸਟ (੧੬) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੨

Raag Asa Guru Nanak Dev

ਠਗਿ ਮੁਠੀ ਕੂੜਿਆਰ ਬੰਨਿ ਚਲਾਈਐ ॥੭॥

Thag Muthee Koorriaar Bannih Chalaaneeai ||7||

The cheaters are plundered by falsehood; they are chained and led away. ||7||

ਆਸਾ (ਮਃ ੧) ਅਸਟ (੧੬) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੨

Raag Asa Guru Nanak Dev

ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ ॥

Saahib Ridhai Vasaae N Pashhothaavehee ||

Enshrine the Lord Master in your mind, and you shall not have to repent.

ਆਸਾ (ਮਃ ੧) ਅਸਟ (੧੬) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੨

Raag Asa Guru Nanak Dev

ਗੁਨਹਾਂ ਬਖਸਣਹਾਰੁ ਸਬਦੁ ਕਮਾਵਹੀ ॥੮॥

Gunehaan Bakhasanehaar Sabadh Kamaavehee ||8||

He forgives our sins, when we practice the Teachings of the Guru's Word. ||8||

ਆਸਾ (ਮਃ ੧) ਅਸਟ (੧੬) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੨

Raag Asa Guru Nanak Dev

ਨਾਨਕੁ ਮੰਗੈ ਸਚੁ ਗੁਰਮੁਖਿ ਘਾਲੀਐ ॥

Naanak Mangai Sach Guramukh Ghaaleeai ||

Nanak begs for the True Name, which is obtained by the Gurmukh.

ਆਸਾ (ਮਃ ੧) ਅਸਟ (੧੬) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੪

Raag Asa Guru Nanak Dev

ਮੈ ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਲੀਐ ॥੯॥੧੬॥

Mai Thujh Bin Avar N Koe Nadhar Nihaaleeai ||9||16||

Without You, I have no other at all; please, bless me with Your Glance of Grace. ||9||16||

ਆਸਾ (ਮਃ ੧) ਅਸਟ (੧੬) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੪

Raag Asa Guru Nanak Dev

ਆਸਾ ਮਹਲਾ ੧ ॥

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੨੦

ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ ॥

Kiaa Jangal Dtoodtee Jaae Mai Ghar Ban Hareeaavalaa ||

Why should I go searching in the forests, when the woods of my home are so green?

ਆਸਾ (ਮਃ ੧) ਅਸਟ (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੫

Raag Asa Guru Nanak Dev

ਸਚਿ ਟਿਕੈ ਘਰਿ ਆਇ ਸਬਦਿ ਉਤਾਵਲਾ ॥੧॥

Sach Tikaai Ghar Aae Sabadh Outhaavalaa ||1||

The True Word of the Shabad has instantaneously come and settled in my heart. ||1||

ਆਸਾ (ਮਃ ੧) ਅਸਟ (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੫

Raag Asa Guru Nanak Dev

ਜਹ ਦੇਖਾ ਤਹ ਸੋਇ ਅਵਰੁ ਨ ਜਾਣੀਐ ॥

Jeh Dhaekhaa Theh Soe Avar N Jaaneeai ||

Wherever I look, there He is; I know no other.

ਆਸਾ (ਮਃ ੧) ਅਸਟ (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੬

Raag Asa Guru Nanak Dev

ਗੁਰ ਕੀ ਕਾਰ ਕਮਾਇ ਮਹਲੁ ਪਛਾਣੀਐ ॥੧॥ ਰਹਾਉ ॥

Gur Kee Kaar Kamaae Mehal Pashhaaneeai ||1|| Rehaao ||

Working for the Guru, one realizes the Mansion of the Lord's Presence. ||1||Pause||

ਆਸਾ (ਮਃ ੧) ਅਸਟ (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੬

Raag Asa Guru Nanak Dev

ਆਪਿ ਮਿਲਾਵੈ ਸਚੁ ਤਾ ਮਨਿ ਭਾਵਈ ॥

Aap Milaavai Sach Thaa Man Bhaavee ||

The True Lord blends us with Himself, when it is pleasing to His Mind.

ਆਸਾ (ਮਃ ੧) ਅਸਟ (੧੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੭

Raag Asa Guru Nanak Dev

ਚਲੈ ਸਦਾ ਰਜਾਇ ਅੰਕਿ ਸਮਾਵਈ ॥੨॥

Chalai Sadhaa Rajaae Ank Samaavee ||2||

One who ever walks in accordance with His Will, merges into His Being. ||2||

ਆਸਾ (ਮਃ ੧) ਅਸਟ (੧੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੭

Raag Asa Guru Nanak Dev

ਸਚਾ ਸਾਹਿਬੁ ਮਨਿ ਵਸੈ ਵਸਿਆ ਮਨਿ ਸੋਈ ॥

Sachaa Saahib Man Vasai Vasiaa Man Soee ||

When the True Lord dwells in the mind, that mind flourishes.

ਆਸਾ (ਮਃ ੧) ਅਸਟ (੧੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੭

Raag Asa Guru Nanak Dev

ਆਪੇ ਦੇ ਵਡਿਆਈਆ ਦੇ ਤੋਟਿ ਨ ਹੋਈ ॥੩॥

Aapae Dhae Vaddiaaeaa Dhae Thott N Hoei ||3||

He Himself grants greatness; His Gifts are never exhausted. ||3||

ਆਸਾ (ਮਃ ੧) ਅਸਟ (੧੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੮

Raag Asa Guru Nanak Dev

ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ ॥

Abae Thabae Kee Chaakaree Kio Dharageh Paavai ||

Serving this and that person, how can one obtain the Lord's Court?

ਆਸਾ (ਮਃ ੧) ਅਸਟ (੧੭) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੮

Raag Asa Guru Nanak Dev

ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥੪॥

Pathhar Kee Baerree Jae Charrai Bhar Naal Buddaavai ||4||

If someone embarks on a boat of stone, he shall drown with its cargo. ||4||

ਆਸਾ (ਮਃ ੧) ਅਸਟ (੧੭) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੯

Raag Asa Guru Nanak Dev

ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ ॥

Aapanarraa Man Vaeecheeai Sir Dheejai Naalae ||

So offer your mind, and surrender your head with it.

ਆਸਾ (ਮਃ ੧) ਅਸਟ (੧੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੯

Raag Asa Guru Nanak Dev

ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੇ ॥੫॥

Guramukh Vasath Pashhaaneeai Apanaa Ghar Bhaalae ||5||

The Gurmukh realizes the true essence, and finds the home of his own self. ||5||

ਆਸਾ (ਮਃ ੧) ਅਸਟ (੧੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੦

Raag Asa Guru Nanak Dev

ਜੰਮਣ ਮਰਣਾ ਆਖੀਐ ਤਿਨਿ ਕਰਤੈ ਕੀਆ ॥

Janman Maranaa Aakheeai Thin Karathai Keeaa ||

People discuss birth and death; the Creator created this.

ਆਸਾ (ਮਃ ੧) ਅਸਟ (੧੭) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੦

Raag Asa Guru Nanak Dev

ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ ॥੬॥

Aap Gavaaeiaa Mar Rehae Fir Maran N Thheaaa ||6||

Those who conquer their selfhood and remain dead, shall never have to die again. ||6||

ਆਸਾ (ਮਃ ੧) ਅਸਟ (੧੭) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੧

Raag Asa Guru Nanak Dev

ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ॥

Saaee Kaar Kamaavane Dhhur Kee Furamaaee ||

Do those deeds which the Primal Lord has ordered for you.

ਆਸਾ (ਮਃ ੧) ਅਸਟ (੧੭) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੧

Raag Asa Guru Nanak Dev

ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ ॥੭॥

Jae Man Sathigur Dhae Milai Kin Keemath Paaee ||7||

If one surrenders his mind upon meeting the True Guru, who can estimate its value? ||7||

ਆਸਾ (ਮਃ ੧) ਅਸਟ (੧੭) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੨

Raag Asa Guru Nanak Dev

ਰਤਨਾ ਪਾਰਖੁ ਸੋ ਧਣੀ ਤਿਨਿ ਕੀਮਤਿ ਪਾਈ ॥

Rathanaa Paarakh So Dhhanee Thin Keemath Paaee ||

That Lord Master is the Assayer of the jewel of the mind; He places the value on it.

ਆਸਾ (ਮਃ ੧) ਅਸਟ (੧੭) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੨

Raag Asa Guru Nanak Dev

ਨਾਨਕ ਸਾਹਿਬੁ ਮਨਿ ਵਸੈ ਸਚੀ ਵਡਿਆਈ ॥੮॥੧੭॥

Naanak Saahib Man Vasai Sachee Vaddiaaee ||8||17||

O Nanak, True is the Glory of that one, in whose mind the Lord Master dwells. ||8||17||

ਆਸਾ (ਮਃ ੧) ਅਸਟ (੧੭) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੨

Raag Asa Guru Nanak Dev

ਆਸਾ ਮਹਲਾ ੧ ॥

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੨੦

ਜਿਨ੍ਹੀ ਨਾਮੁ ਵਿਸਾਰਿਆ ਦੂਜੈ ਭਰਮਿ ਭੁਲਾਈ ॥

Jinhee Naam Visaariaa Dhoojai Bharam Bhulaaee ||

Those who have forgotten the Naam, the Name of the Lord, are deluded by doubt and duality.

ਆਸਾ (ਮਃ ੧) ਅਸਟ (੧੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੩

Raag Asa Guru Nanak Dev

ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥੧॥

Mool Shhodd Ddaalee Lagae Kiaa Paavehi Shhaaee ||1||

Those who abandon the roots and cling to the branches, shall obtain only ashes. ||1||

ਆਸਾ (ਮਃ ੧) ਅਸਟ (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੪

Raag Asa Guru Nanak Dev

ਬਿਨੁ ਨਾਵੈ ਕਿਉ ਛੁਟੀਐ ਜੇ ਜਾਣੈ ਕੋਈ ॥

Bin Naavai Kio Shhootteeai Jae Jaanai Koei ||

Without the Name, how can one be emancipated? Who knows this?

ਆਸਾ (ਮਃ ੧) ਅਸਟ (੧੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੪

Raag Asa Guru Nanak Dev

ਗੁਰਮੁਖਿ ਹੋਇ ਤ ਛੁਟੀਐ ਮਨਮੁਖਿ ਪਤਿ ਖੋਈ ॥੧॥ ਰਹਾਉ ॥

Guramukh Hoe Th Shhootteeai Manamukh Path Khoee ||1|| Rehaao ||

One who becomes Gurmukh is emancipated; the self-willed manmukhs lose their honor. ||1||Pause||

ਆਸਾ (ਮਃ ੧) ਅਸਟ (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੫

Raag Asa Guru Nanak Dev

ਜਿਨੀ ਏਕੋ ਸੇਵਿਆ ਪੂਰੀ ਮਤਿ ਭਾਈ ॥

Jinhee Eaeko Saeviaa Pooree Math Bhaaee ||

Those who serve the One Lord become perfect in their understanding, O Siblings of Destiny.

ਆਸਾ (ਮਃ ੧) ਅਸਟ (੧੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੫

Raag Asa Guru Nanak Dev

ਆਦਿ ਜੁਗਾਦਿ ਨਿਰੰਜਨਾ ਜਨ ਹਰਿ ਸਰਣਾਈ ॥੨॥

Aadh Jugaadh Niranjanaa Jan Har Saranaaee ||2||

The Lord's humble servant finds Sanctuary in Him, the Immaculate One, from the very beginning, and throughout the ages. ||2||

ਆਸਾ (ਮਃ ੧) ਅਸਟ (੧੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੫

Raag Asa Guru Nanak Dev

ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥

Saahib Maeraa Eaek Hai Avar Nehee Bhaaee ||

My Lord and Master is the One; there is no other, O Siblings of Destiny.

ਆਸਾ (ਮਃ ੧) ਅਸਟ (੧੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੬

Raag Asa Guru Nanak Dev

ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ ॥੩॥

Kirapaa Thae Sukh Paaeiaa Saachae Parathhaaee ||3||

By the Grace of the True Lord, celestial peace is obtained. ||3||

ਆਸਾ (ਮਃ ੧) ਅਸਟ (੧੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੬

Raag Asa Guru Nanak Dev

ਗੁਰ ਬਿਨੁ ਕਿਨੈ ਨ ਪਾਇਓ ਕੇਤੀ ਕਹੈ ਕਹਾਏ ॥

Gur Bin Kinai N Paaeiou Kaethee Kehai Kehaaee ||

Without the Guru, no one has obtained Him, although many may claim to have done so.

ਆਸਾ (ਮਃ ੧) ਅਸਟ (੧੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੭

Raag Asa Guru Nanak Dev

ਆਪਿ ਦਿਖਾਵੈ ਵਾਟੜੀਂ ਸਚੀ ਭਗਤਿ ਦ੍ਰਿੜਾਏ ॥੪॥

Aap Dhikhaavai Vaattarreen Sachee Bhagath Dhrirraaeae ||4||

He Himself reveals the Way, and implants true devotion within. ||4||

ਆਸਾ (ਮਃ ੧) ਅਸਟ (੧੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੭

Raag Asa Guru Nanak Dev

ਮਨਮੁਖੁ ਜੇ ਸਮਝਾਈਐ ਭੀ ਉਝੜਿ ਜਾਏ ॥

Manamukh Jae Samajhaaeai Bhee Oujharr Jaaeeae ||

Even if the self-willed manmukh is instructed, he stills goes into the wilderness.

ਆਸਾ (ਮਃ ੧) ਅਸਟ (੧੮) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੮

Raag Asa Guru Nanak Dev

ਬਿਨੁ ਹਰਿ ਨਾਮ ਨ ਛੁਟਸੀ ਮਰਿ ਨਰਕ ਸਮਾਏ ॥੫॥

Bin Har Naam N Shhoohtasee Mar Narak Samaaeae ||5||

Without the Lord's Name, he shall not be emancipated; he shall die, and sink into hell. ||5||

ਆਸਾ (ਮਃ ੧) ਅਸਟ (੧੮) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੮

Raag Asa Guru Nanak Dev

ਜਨਮਿ ਮਰੈ ਭਰਮਾਈਐ ਹਰਿ ਨਾਮੁ ਨ ਲੇਵੈ ॥

Janam Marai Bharamaeai Har Naam N Laevai ||

He wanders through birth and death, and never chants the Lord's Name.

ਆਸਾ (ਮਃ ੧) ਅਸਟ (੧੮) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੯

Raag Asa Guru Nanak Dev

ਤਾ ਕੀ ਕੀਮਤਿ ਨਾ ਪਵੈ ਬਿਨੁ ਗੁਰ ਕੀ ਸੇਵੈ ॥੬॥

Thaa Kee Keemath Naa Pavai Bin Gur Kee Saevai ||6||

He never realizes his own value, without serving the Guru. ||6||

ਆਸਾ (ਮਃ ੧) ਅਸਟ (੧੮) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੦ ਪੰ. ੧੯

Raag Asa Guru Nanak Dev